

ਸਤੰਬਰ ਪ੍ਰੀਖਿਆਵਾਂ
ਸਮਾਜਿਕ ਸਿੱਖਿਆ X

ਸਮਾਂ 3 ਘੰਟੇ

ਨੰਬਰ 80

- ਭਾਰਤ ਦੇ ਕਿਸ ਰਾਜ ਵਿੱਚ ਜਨਸੰਖਿਆ ਸਭ ਤੋਂ ਘੱਟ ਹੈ ?
1.ਸਿੱਕਿਮ 2.ਗੋਆ 3.ਮਿਜ਼ੋਰਮ 4.ਤ੍ਰਿਪੁਰਾ
- ਪੱਛਮੀ ਬੰਗਾਲ ਵਿਚ ਤੂਫਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ ?
1.ਮਾਨਸੂਨੀ ਵਰਖਾ 2.ਮੋਹਲੇਧਾਰ ਵਰਖਾ
3.ਕਾਲ ਵਿਸਾਖੀ 4.ਮਾਨਸੂਨ ਦਾ ਫਟਣਾ
- ਕਿਸ ਰਾਜ ਵਿਚ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਹਨ ?
1.ਅਰੁਣਾਚਲ ਪ੍ਰਦੇਸ਼ 2.ਮੱਧ ਪ੍ਰਦੇਸ਼ 3.ਤ੍ਰਿਪੁਰਾ 4.ਅਸਾਮ
- ਜਦੋਂ ਇੱਕ ਦੇਸ਼ ਦੂਸਰੇ ਦੇਸ਼ ਤੋਂ ਵਸਤਾਂ ਅਤੇ ਸੇਵਾਵਾਂ ਮੰਗਵਾਉਂਦਾ ਹੈ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ ?
1.ਆਯਾਤ 2.ਨਿਰਯਾਤ 3.ਉਤਪਾਦਨ 4.ਆਮਦਨ
- ਬਫਰ ਸਟਾਕ ਦਾ ਕੀ ਉਦੇਸ਼ ਹੈ ?
1.ਕੀਮਤਾਂ ਨੂੰ ਵਧਣ ਤੋਂ ਰੋਕਣਾ 2.ਕੀਮਤਾਂ ਨੂੰ ਵਧਾਉਣਾ
3.ਜਮ੍ਹਾਖੇਰੀ ਕਰਨਾ 4.ਇਨ੍ਹਾਂ ਵਿੱਚੋਂ ਕੋਈ ਨਹੀਂ
- ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਵਿਛਾਈ ਗਈ ?
1.1953 2.1853 3.1753
4.1653
- ਲੇਧੀ ਵੰਸ਼ ਦੀ ਨੀਂਹ ਕਿਸ ਨੇ ਰੱਖੀ ?
1.ਬਹਿਲੋਲ ਖ਼ਾਨ ਲੇਧੀ 2.ਸਿਕੰਦਰ ਲੇਧੀ
3.ਇਬਰਾਹਿਮ ਲੇਧੀ 4.ਦੌਲਤ ਖ਼ਾਨ ਲੇਧੀ
- ਹੇਠਲੀਆਂ ਵਿੱਚੋਂ ਕਿਹੜੀ ਬਾਣੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਨਹੀਂ ਕੀਤੀ ?
1.ਜਪੁ ਜੀ ਸਾਹਿਬ 2.ਜਪੁ ਸਾਹਿਬ
3.ਆਸਾ ਦੀ ਵਾਰ 4.ਸਿੱਧ ਗੋਸ਼ਟ

9. ਕਿਸ ਪ੍ਰਥਾ ਦਾ ਉਦੇਸ਼ ਸਿੱਖਾਂ ਕੋਲੋਂ ਭੇਟਾ ਇਕੱਠਾ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ?

1.ਸੰਗਤ ਪ੍ਰਥਾ 2.ਪੰਗਤ ਪ੍ਰਥਾ 3.ਲੰਗਰ ਪ੍ਰਥਾ 4.ਮਸੰਦ ਪ੍ਰਥਾ

10. ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?

1.ਮੁੱਖਮੰਤਰੀ 2.ਪ੍ਰਧਾਨਮੰਤਰੀ 3.ਰਾਸ਼ਟਰਪਤੀ 4.ਉਪ ਰਾਸ਼ਟਰਪਤੀ

11. ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ?

2 12 24 6

12. ਰਾਜ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਹੈ ?

1.ਸੁਪਰੀਮ ਕੋਰਟ 2. ਹਾਈ ਕੋਰਟ 3.ਜ਼ਿਲ੍ਹਾ ਅਦਾਲਤ 4.ਸੈਸ਼ਨ ਕੋਰਟ
1x12=12

ਵਸਤੂਨਿਸ਼ਠ ਪ੍ਰਸ਼ਨ

- ਬੰਗਾਲ ਦੀ ਦਹਿਸ਼ਤ ਕਿਸ ਬਨਸਪਤੀ ਨੂੰ ਕਿਹਾ ਜਾਂਦਾ ਹੈ ?
- ਭਾਰਤ ਵਿੱਚ ਬਿਹਾਰ ਰਾਜ ਸਾਖਰਤਾ ਦਰ ਵਿੱਚ ਪਹਿਲੇ ਸਥਾਨ ਤੇ ਹੈ (ਠੀਕ/ ਗ਼ਲਤ)
- ਕਾਜ਼ੀਰੰਗਾ ਜੀਵ ਰਾਖਵਾਂ ਖੇਤਰਰਾਜ ਵਿਚ ਹੈ ।
- ਭਾਰਤ ਦੀ ਕੇਂਦਰੀ ਬੈਂਕ..... ਹੈ ।
- ਉਪਭੋਗਤਾ ਸਨ ਰੱਖਣ ਕਾਨੂੰਨ ਕਦੋਂ ਪਾਸ ਕੀਤਾ ਗਿਆ ?
- ਕਿਸੇ ਦੇਸ਼ ਵਿੱਚ ਗ਼ਰੀਬੀ ਮਾਪਣ ਦਾ ਇੱਕ ਉਪਾਅ ਗ਼ਰੀਬੀ ਰੇਖਾ ਦੀ ਧਾਰਨਾ ਹੈ (ਠੀਕ/ ਗ਼ਲਤ)
- ਸਿੱਖਾਂ ਦੇ ਪੰਜਵੇਂ ਗੁਰੂਸਨ ।
- ਦੌਲਤ ਖ਼ਾਨ ਲੇਧੀ ਨੇ ਬਾਬਰ ਨੂੰ ਭਾਰਤ ਉਪਰ ਹਮਲਾ ਕਰਨ ਦਾ ਸੱਦਾ ਦਿੱਤਾ (ਠੀਕ /ਗ਼ਲਤ)
- ਯੂਨਾਨੀਆਂ ਨੇ ਪੰਜਾਬ ਨੂੰਨਾਮ ਦਿੱਤਾ ।
- ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਇੱਕ ਸੌ ਸਤਾਰਾਂ ਹੈ (ਠੀਕ /ਗ਼ਲਤ)

11. ਸੁਪਰੀਮ ਕੋਰਟ ਦੇ ਜੱਜ..... ਸਾਲ ਦੀ ਉਮਰ ਤਕ ਆਪਣੇ ਅਹੁਦੇ ਤੇ ਰਹਿ ਸਕਦੇ ਹਨ ।

12. ਭਾਰਤੀ ਸੰਵਿਧਾਨ ਵਿਚ ਕੁੱਲ ਕਿੰਨੇ ਮੌਲਿਕ ਅਧਿਕਾਰ ਦਰਜ ਹਨ ?

$$1 \times 12 = 12$$

ਛੋਟੇ ਉੱਤਰਾਂ ਵਾਲੇ ਪ੍ਰਸ਼ਨ

1. ਅੰਬਾਂ ਦੀ ਵਾਛੜ ਤੋਂ ਕੀ ਭਾਵ ਹੈ ?
2. ਡੈਲਟਾ ਕੀ ਹੁੰਦਾ ਹੈ ?
3. ਪ੍ਰਤੀ ਵਿਅਕਤੀ ਆਮਦਨ ਦੀ ਪਰਿਭਾਸ਼ਾ ਲਿਖੋ।
4. ਉਪਭੋਗਤਾ ਦੇ ਸੋਸ਼ਣ ਤੋਂ ਕੀ ਭਾਵ ਹੈ ?
5. ਮੰਜੀ ਪ੍ਰਥਾ ਤੋਂ ਕੀ ਭਾਵ ਹੈ ਇਸ ਦੇ ਕੀ ਉਦੇਸ਼ ਸਨ ?
6. ਅਕਾਲ ਤਖ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
7. ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ ?
8. ਸੰਸਦ ਵਿੱਚ ਇਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ ?

$$3 \times 8 = 24$$

ਵੱਡੇ ਉੱਤਰਾਂ ਵਾਲੇ ਪ੍ਰਸ਼ਨ

1. ਕੁਦਰਤੀ ਬਨਸਪਤੀ ਦਾ ਦੇਸ਼ ਨੂੰ ਕੀ ਲਾਭ ਹੈ ?
2. ਮੁਦਰਾ ਸਫੀਤੀ ਤੋਂ ਕੀ ਭਾਵ ਹੈ? ਇਸ ਦੀ ਵਿਆਖਿਆ ਕਰੋ ।
3. ਚਮਕੌਰ ਸਾਹਿਬ ਦੀ ਲੜਾਈ ਤੇ ਨੋਟ ਲਿਖੋ ।
4. ਮੰਤਰੀ ਮੰਡਲ ਦੇ ਚਾਰ ਕਾਰਜਾਂ ਦੀ ਵਿਆਖਿਆ ਕਰੋ ।

$$4 \times 4 = 16$$

ਸਰੋਤ ਅਧਾਰਿਤ ਪ੍ਰਸ਼ਨ

ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾ ਦਾ ਪੂਰਾ ਗਿਆਨ ਸੀ। ਉਹ ਉੱਚ ਕੋਟੀ ਦੇ ਕਵੀ ਸਨ। ਉਨ੍ਹਾਂ ਨੇ ਜਾਪ ਸਾਹਿਬ, ਬਚਿੱਤਰ ਨਾਟਕ, ਜਫ਼ਰਨਾਮਾ, ਅਕਾਲ ਉਸਤਤ, ਚੰਡੀ ਦੀ ਵਾਰ ਦੀ ਰਚਨਾ ਕੀਤੀ। ਬਚਿੱਤਰ ਨਾਟਕ ਉਨ੍ਹਾਂ ਦੀ ਸਵੈ ਜੀਵਨੀ ਹੈ। ਜਫ਼ਰਨਾਮਾ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆ। ਪਾਉਂਟਾ ਸਾਹਿਬ ਵਿਖੇ ਆਪਣੇ ਬਵੰਜਾ ਕਵੀ ਰੱਖੇ ਹੋਏ ਸਨ। ਉਨ੍ਹਾਂ ਦੇ ਪ੍ਰਸਿੱਧ ਕਵੀ ਸੈਨਾਪਤਿ ਨੰਦ ਲਾਲ ਅਨੀ ਰਾਏ ਸੁਖਦੇਵ ਲਖਨ ਅਤੇ ਗੋਪਾਲ ਸਨ।

1. ਗੁਰੂ ਗੋਬਿੰਦ ਸਿੰਘ ਜੀ ਦੀ ਸਵੈਜੀਵਨੀ ਦਾ ਨਾਮ ਕੀ ਸੀ ?
2. ਗੁਰੂ ਗੋਬਿੰਦ ਸਿੰਘ ਜੀ ਨੇ ਦੋ ਕਵੀਆਂ ਦੇ ਨਾਮ ਦੱਸੋ ।
3. ਗੁਰੂ ਸਾਹਿਬ ਕਿਹੜੀਆਂ ਭਾਸ਼ਾਵਾਂ ਦੇ ਵਿਦਵਾਨ ਸਨ ?
4. ਜਫ਼ਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ?

$$2 \times 4 = 8$$

ਨਕਸ਼ੇ ਸੰਬੰਧੀ ਪ੍ਰਸ਼ਨ

1. ਭਾਰਤ ਦੇ ਨਕਸ਼ੇ ਵਿੱਚ ਅਰਾਵਲੀ ਪਰਬਤ, ਤਾਮਿਲਨਾਡੂ, ਮਸੀਨਰਾਮ, ਡੈਲਟਾਈ ਬਨਸਪਤੀ ਦਰਸਾਊ ।

2. ਪੰਜਾਬ ਦੇ ਨਕਸ਼ੇ ਵਿੱਚ ਆਨੰਦਪੁਰ ਸਾਹਿਬ, ਸਰਹਿੰਦ, ਭੰਗਾਣੀ, ਮੁਕਤਸਰ ਦਰਸਾਊ ।

$$1 \times 8 = 8$$